

ਸਵਾਲ:

## “ਖੁਦਾ ਨੇ ਐਲਡਰਾਂ ਨੂੰ ਕੀ ਇਖ਼ਤਿਆਰ ਦਿੱਤਾ?”

ਜਵਾਬ:

ਐਲਡਰਾਂ ਦੇ ਇਖ਼ਤਿਆਰ ਨੂੰ ਨਕਾਰਨ ਵਾਲੀ ਕੋਈ ਵੀ ਗੱਲ ਕਿਸੇ ਵਿਦਵਾਨ ਨੇ ਜਾਂ ਮਸ਼ਹੂਰ ਪ੍ਰਚਾਰਕ ਨੇ ਲਿਖੀ ਜਾਂ ਬੋਲੀ ਹੋਵੇ, ਨੁਕਸਾਨਦੇਹ ਹੀ ਹੁੰਦੀ ਹੈ। ‘ਇਖ਼ਤਿਆਰ’ (ਯ.: *exousia*) ਦੇ ਯੂਨਾਨੀ ਸਬੰਧ ਬਾਰੇ ਤਕਨੀਕੀ ਤੌਰ ਤੇ ਇਸ ਸਹੀ ਵਾਕ ਵਿਚ ਇਕ ਵੱਡੀ ਗਿਰਾਵਟ ਮਿਲਦੀ ਹੈ ‘‘ਕਿ ਇਸ [ਸ਼ਬਦ ਦੀ] ਵਰਤੋਂ ਕਿਸੇ ਐਲਡਰ ਦੇ ਕੰਮ ਜਾਂ ਮਸੀਹੀ ਆਦਮੀ ਦੇ ਉਸ ਨਾਲ ਵਿਹਾਰ ਲਈ ਦੁਬਾਰਾ ਨਹੀਂ ਕੀਤੀ ਗਈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਦੁਬਾਰਾ ਕਦੇ ਇਸ ਦੀ ਵਰਤੋਂ ਕਿਸੇ ਪਿਤਾ ਦੇ ਕੰਮ ਕਰਨ ਜਾਂ ਬੱਚੇ ਦੇ ਆਪਣੇ ਪਿਤਾ ਨਾਲ ਕੀਤੇ ਜਾਣ ਵਾਲੇ ਵਿਹਾਰ ਵਿਚ ਨਹੀਂ ਹੋਈ ਹੈ, ਪਰ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਗੱਲ ਮੰਨਣੀ ਜ਼ਰੂਰੀ ਹੈ (ਵੇਖੋ ਅਫ਼ਸੀਆਂ 6: 1)। ਇਸ ਕਰਕੇ ਇਹ ਵਾਕ ਤਕਨੀਕੀ ਤੌਰ ਤੇ ਸਹੀ ਹੋਣ ਦੇ ਬਾਵਜੂਦ ਨੁਕਸਾਨਦੇਹ ਹੋਵੇਗਾ। ਐਲਡਰਾਂ ਬਾਰੇ ਇਹ ਵਾਕ ਬੋਝਾ ਬਹੁਤ ਸਹੀ ਹੋਣ ਦੇ ਬਾਵਜੂਦ ਗਲਤ ਅਸਰ ਦੇਵੇਗਾ ਅਤੇ ਇਹ ਨੁਕਸਾਨਦੇਹ ਹੋਵੇਗਾ। ਪਵਿੱਤਰ ਆਤਮਾ ਨੇ ਖੁਦਾ ਵੱਲੋਂ ਐਲਡਰ ਦੇ ਇਖ਼ਤਿਆਰ ਨੂੰ ਵਿਖਾਉਣ ਅਤੇ ਸਮਝਾਉਣ ਲਈ ‘‘ਬਿਸ਼ਪ/ਨਿਗਾਹਬਾਨ,’’ ‘‘ਐਲਡਰ/ਬਜ਼ੁਰਗ,’’ ‘‘ਪਾਸਬਾਨ/ਪਾਸਟਰ,’’ ‘‘ਰਾਕਮ’’ ਅਤੇ ‘‘ਮੁਖ਼ਤਿਆਰ’’ ਮੁੱਖ ਸ਼ਬਦ ਦਿੱਤੇ ਹਨ।

### “ਬਿਸ਼ਪ”

‘‘ਬਿਸ਼ਪ’’ ਸ਼ਬਦ ਦਾ ਆਧੁਨਿਕ ਅਰਥ ਜਿਸ ਦੇ ਮੁਤਾਬਿਕ ਅੱਜ ਬਿਸ਼ਪ ਨੂੰ ਕਲੀਸੀਆਵਾਂ ਦੀ ਇਕ ਡਾਇਓਸਿਸ ਦਾ ਇੰਚਾਰਜ ਜਾਂ ਵੱਡਾ ਪਾਦਰੀ ਮੰਨਿਆ ਜਾਂਦਾ ਹੈ, ਨਵੇਂ ਨੇਮ ਵਿਚ ਨਹੀਂ ਮਿਲਦਾ। ਪਵਿੱਤਰ ਆਤਮਾ ਵੱਲੋਂ ਵਰਤੇ ਗਏ ਸ਼ਬਦ (ਯੂ.: *episcopos*) ਦਾ ਇਸ ਨਾਲੋਂ ਵਿਆਪਕ ਅਰਥ ਸੀ। ਏਪੀਸਕੋਪੋਸ ਭਾਵ ਨਿਗਾਹਬਾਨ, ਨਿਗਰਾਨੀ ਕਰਨ ਵਾਲਾ, ਰਾਖਾ, ‘‘ਕਿਸੇ ਅਧੀਨ ਰਾਜ ਲਈ ਨਿਗਰਾਨ ਜਾਂ ਨਿਗਾਹਬਾਨ ਦੇ ਤੌਰ ਤੇ ਅਥੇਨੇ ਦੇ ਲੋਕਾਂ ਵੱਲੋਂ ਭੇਜੇ ਗਏ ਸਰਕਾਰੀ ਅਫ਼ਸਰ ਨੂੰ ਕਿਹਾ ਜਾਂਦਾ ਸੀ।’’ ਨਵਾਂ ਨੇਮ ਇਸ ਸ਼ਬਦ ਨੂੰ ਕਲੀਸੀਆ ਦੇ ਉਨ੍ਹਾਂ ਅਧਿਕਾਰੀਆਂ ਲਈ ਵਰਤਦਾ ਹੈ ਜਿਨ੍ਹਾਂ ਨੂੰ ਪਵਿੱਤਰ ਆਤਮਾ ਵੱਲੋਂ ਖੁਦਾ ਦੇ ਲੋਕਾਂ ਦੀ ਨਿਗਾਹਬਾਨੀ ਲਈ ਲਾਇਆ ਗਿਆ ਹੈ (ਰਸੂਲਾਂ ਦੇ ਕੰਮ 20: 28; ਫ਼ਿਲਿੱਪੀਆਂ 1: 1; 1 ਪਤਰਸ 5: 1-3)। ਉਨ੍ਹਾਂ ਨੂੰ ਮਾਲਕ ਜਾਂ ਪ੍ਰਭੂ ਅਖਵਾਉਣ ਦੀ ਮਨਾਹੀ ਸੀ ਅਤੇ ਉਨ੍ਹਾਂ ਲਈ ਆਪਣਾ ਨਮੂਨਾ ਦੇ ਕੇ ਦੱਸਣਾ ਜ਼ਰੂਰੀ ਹੁੰਦਾ ਸੀ ਕਿ ਮਸੀਹੀ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਪਰ ਉਨ੍ਹਾਂ ਦੀ ਜ਼ਿੰਮੇਵਾਰੀ ਆਪਣੀ ਨਿਗਰਾਨੀ ਵਿਚ ਰਹਿਣ ਵਾਲੇ ਮਸੀਹੀ ਲੋਕਾਂ ਦੀ ਦੇਖਭਾਲ ਕਰਨ ਦੀ ਵੀ ਹੁੰਦੀ ਸੀ।

## “ਐਲਡਰ”

ਕਿਸੇ ਮੰਡਲੀ ਦੇ ਬਿਸ਼ਪਾਂ (ਨਿਗਾਹਬਾਨਾਂ ਜਾਂ ਸੁਪਰਵਾਈਜ਼ਰਾਂ) ਨੂੰ ਨਵੇਂ ਨੇਮ ਵਿਚ ‘ਬਜ਼ੁਰਗ’ ਜਾਂ ਐਲਡਰ (ਬਹੁਵਚਨ ਵਿਚ) ਵੀ ਦੱਸਿਆ ਗਿਆ ਹੈ (ਯ.: *presbuteroi*; 1 ਪਤਰਸ 5:1)। ਸਥਾਨਕ ਕਲੀਸੀਆ ਦੇ ਕੰਮ ਦੀ ਨਿਗਰਾਨੀ ਰੱਖਣ ਲਈ ਬਜ਼ੁਰਗ ਪੁਰਖਾਂ ਵਿੱਚੋਂ ਨਿਯੁਕਤ ਕਰਨ ਦਾ ਵਿਚਾਰ ਇਸਰਾਏਲ ਦੇ ਬਜ਼ੁਰਗਾਂ ਤੋਂ ਲਿਆ ਗਿਆ ਹੈ (ਗਿਣਤੀ 11:16)। ਇਸਰਾਏਲ ਦੀ ਸਭਾ (ਯੂ.: *sunedrin*, ਜਾਂ *sanhedrin*; ਮੱਤੀ 26:59), ਜਾਂ ਅਦਾਲਤ (ਮੱਤੀ 5:22) ਵਿਚ ਬਜ਼ੁਰਗ ਪੁਰਖ ਹੁੰਦੇ ਸਨ। ਪ੍ਰਬੰਧ ਕਰਨ ਵਾਲੀ ਇਸ ਮੰਡਲੀ ਨੂੰ ਪੰਚਾਇਤ (ਯੂ.: *gerousia*; ਰਸੂਲਾਂ ਦੇ ਕੰਮ 5:21) ਅਤੇ ਬਜ਼ੁਰਗਾਂ ਦੀ ਪੰਚਾਇਤ (ਯੂ.: *presbuterion*; ਲੂਕਾ 22:66; ਰਸੂਲਾਂ ਦੇ ਕੰਮ 22:5) ਵੀ ਆਖਿਆ ਜਾਂਦਾ ਸੀ। ਫਿਰ ਨਵੇਂ ਨੇਮ ਦੀ ਕਲੀਸੀਆ ਵਿਚ ਕੁਝ ਬਜ਼ੁਰਗਾਂ ਨੂੰ ਅਧਿਕਾਰੀਆਂ ਦੇ ਤੌਰ ਤੇ ਚੁਣਿਆ ਜਾਂਦਾ ਸੀ (ਰਸੂਲਾਂ ਦੇ ਕੰਮ 11:30; 14:23; 20:17; ਯਾਕੂਬ 5:14)। ਸਮੂਹਿਕ ਤੌਰ ਤੇ ਉਨ੍ਹਾਂ ਨੂੰ ‘ਪ੍ਰੈਸਬਿਟਰੀ’ ਜਾਂ ‘ਐਲਡਰਸ਼ਿਪ’ (ਯੂ.: *presbuterion*; 1 ਤਿਮੋਥਿਉਸ 4:14) ਕਿਹਾ ਜਾਂਦਾ ਸੀ। ਇਹ ਬਿਲਕੁਲ ਉਹੀ ਸ਼ਬਦ ਹੈ ਜਿਸਦੀ ਵਰਤੋਂ ਯਹੂਦੀ ਸਰਵਉਚ ਅਦਾਲਤ ਵਿਚ ਕੰਮ ਕਰਨ ਵਾਲੀ ਮਹਾਂਸਭਾ ਲਈ ਕੀਤੀ ਜਾਂਦੀ ਸੀ (ਲੂਕਾ 22:66; ਰਸੂਲਾਂ ਦੇ ਕੰਮ 22:5)। ਪ੍ਰਭੂ ਦੀ ਕਲੀਸੀਆ ਵਿਚ ਇਨ੍ਹਾਂ ਭਲੇ ਮਾਨਸਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਦੇ ਕੰਮ ਵਿਚ ਅਜਿਹੀਆਂ ਟਿੱਪਣੀਆਂ ਨਾਲ ਕੁਝ ਮਦਦ ਨਹੀਂ ਮਿਲਦੀ ਹੈ:

‘ਐਲਡਰਸ਼ਿਪ’ ਕਿੱਥੇ ਮਿਲਦੀ ਹੈ? ਅਸੀਂ ਤਾਂ ਬੇੜਿਆਂ ਦੇ ਪੂਰੇ ਬੇੜੇ ਦੀ ਖੋਜ ਕਰ ਲਈ ਹੈ। ਇਸ ਵਿਚਾਰ ਨੂੰ ਚੁਣੌਤੀ ਦੇਣ ਦਾ ਮਤਲਬ ਕਾਲੀ ਗਾਂ ਨੂੰ ਲੱਤ ਮਾਰਨ ਵਰਗਾ ਹੈ। ਕਲੀਸੀਆ ਪੈਂਟੀਕਾਸਟ ਵਾਲੇ ਦਿਨ ਦੇ ਬਹੁਤ ਬਾਅਦ ਤਕ ਰਹੀ ਅਤੇ ਫਿਰ ਇਸ ਵਿਚ ਅਚਾਨਕ ਐਲਡਰ ਥਾਪੇ ਗਏ।

ਜਿਵੇਂ ਕਿ ਅਸੀਂ ਵੇਖਿਆ ਹੈ, ‘ਐਲਡਰਸ਼ਿਪ’ ਜਾਂ ‘ਪ੍ਰੈਸਬਿਟਰੀ’ ਬਾਈਬਲ ਦਾ ਸ਼ਬਦ ਹੈ (1 ਤਿਮੋਥਿਉਸ 4:14)। ਇਸ ਤੋਂ ਇਲਾਵਾ ਪੌਲਸ ਰਸੂਲ ਜਿਸ ਨੇ ਇਹ ਵੇਖਣ ਲਈ ਕੰਮ ਕੀਤਾ ਕਿ ‘ਹਰ ਕਲੀਸੀਆ ਵਿਚ’ ਐਲਡਰ ਠਹਿਰਾਏ ਜਾਣ (ਰਸੂਲਾਂ ਦੇ ਕੰਮ 14:23), ਉਸ ਨੇ ਕਦੇ ਇਹ ਨਹੀਂ ਕਿਹਾ ਕਿ ਐਲਡਰ ਅਚਾਨਕ ਚੁਣੇ ਜਾਣ ਜਾਂ ਉਹ ਵਾਧੂ ਭਾਰ ਹਨ। ਲੀਡਰਸ਼ਿਪ ਦਾ ਇਹ ਰੂਪ ਬੜੀ ਚੌਕਸੀ ਨਾਲ ਬਣਾਈ ਗਈ ਯੋਜਨਾ ਦਾ ਇਕ ਭਾਗ ਹੈ ਨਾ ਕਿ ਅਚਾਨਕ ਹੋਣ ਵਾਲੀ ਗੱਲ। ਪੌਲਸ ਨੇ ਤੀਤੁਸ ਨੂੰ ਕਰੇਤ ਵਿਚ ‘ਨਗਰ ਨਗਰ’ ਐਲਡਰ ਜਾਂ ਬਜ਼ੁਰਗ ਥਾਪਣ ਦੀ ਜ਼ਿੰਮੇਵਾਰੀ ਸੌਂਪ ਕੇ ਛੱਡਿਆ ਸੀ (ਤੀਤੁਸ 1:5)।

## “ਅਯਾਲੀ”

ਨਵੇਂ ਨੇਮ ਵਿਚ ‘ਨਿਗਾਹਬਾਨਾਂ’ ਅਤੇ ‘ਬਜ਼ੁਰਗਾਂ’ ਜਾਂ ‘ਐਲਡਰਾਂ’ ਨੂੰ ‘ਆਜ਼ੜੀ/ਅਯਾਲੀ,’ ਜਾਂ ‘ਪਾਸਬਾਨ’ ਵੀ ਕਿਹਾ ਗਿਆ ਹੈ (ਅਫ਼ਸੀਆਂ 4:11)। ‘ਨਿਗਾਹਬਾਨ’ (ਯੂ.: *episcopos*) ਸ਼ਬਦ ਦਾ ਖ਼ਾਸ ਵਿਚਾਰ ਕਿਸੇ ਸਰਕਾਰੀ ਅਧਿਕਾਰੀ ਵੱਲੋਂ ਅਧੀਨ ਰਾਜ ਦੀ ਨਿਗਰਾਨੀ ਕਰਨਾ ਹੈ; ‘ਐਲਡਰ’ (ਯੂ.: *presbuteros*) ਤੋਂ ਬਜ਼ੁਰਗ ਆਦਮੀ ਦਾ ਸੰਕੇਤ ਮਿਲਦਾ ਹੈ, ਅਤੇ ‘ਆਜ਼ੜੀ/ਚਰਵਾਹਾ’ ਜਾਂ ‘ਪਾਸਬਾਨ/ਪਾਸਟਰ’ (ਯੂ.: *poimen*) ਸ਼ਬਦ ਉਸ ਵੱਲ ਇਸ਼ਾਰਾ ਕਰਦਾ ਹੈ ਜਿਹੜਾ ਭੇਡਾਂ ਦੀ ਰਖਵਾਲੀ ਕਰਦਾ ਹੈ। ਇਨ੍ਹਾਂ ਸ਼ਬਦਾਂ ਨੂੰ ਕਲੀਸੀਆ ਵਿਚ ਲਿਆਇਆ ਗਿਆ ਜਿਸ ਤੋਂ ਕੁਝ ਬਜ਼ੁਰਗਾਂ ਵੱਲੋਂ ਪ੍ਰਭੂ ਦੇ ਲੋਕਾਂ ਦੀ ਰਖਵਾਲੀ ਕਰਨ ਦਾ ਪਤਾ ਲਗਦਾ ਹੈ,

ਬਿਲਕੁਲ ਉਵੇਂ ਜਿਵੇਂ ਆਜ਼ੀ ਭੇਡਾਂ ਦੀ ਰਖਵਾਲੀ ਕਰਦਾ ਸੀ। ਸਥਾਨਕ ਕਲੀਸੀਆ ਦਾ ਚਰਵਾਰਾ ਜਾਂ ਅਯਾਲੀ ਆਪ ਵੀ ਭੇਡ ਹੀ ਹੁੰਦਾ ਹੈ। ਉਹ ਜਾਣਦਾ ਹੈ ਕਿ ਉਸ ਨੂੰ ਆਪਣੀ ਰਖਵਾਲੀ ਕਿਵੇਂ ਕਰਨੀ ਚਾਹੀਦੀ ਹੈ (ਰਸੂਲਾਂ ਦੇ ਕੰਮ 20:28) ਅਤੇ ਉਸ ਨੂੰ ਚਾਹੀਦਾ ਹੈ ਕਿ ਆਪਣੇ ਵਿਹਾਰ ਦਾ ਹਿਸਾਬ (ਰੋਮੀਆਂ 14:12) ਸਰਦਾਰ ਅਯਾਲੀ ਨੂੰ ਹੀ ਦਵੇ (1 ਪਤਰਸ 5:4)। ਜੇ ਸਰਦਾਰ ਅਯਾਲੀ ਭਾਵ ਪ੍ਰਧਾਨ ਚਰਵਾਰਾ ਹੁੰਦਾ ਹੈ ਤਾਂ ਪਤਰਸ ਇਹ ਕਹਿ ਰਿਹਾ ਸੀ ਕਿ ਅਧੀਨ ਅਯਾਲੀ ਜਾਂ ਪਾਸਬਾਨ ਵੀ ਹਨ। ਕਲੀਸੀਆ ਦੇ ਸਥਾਨਕ ਅਧਿਕਾਰੀ ਦਾ ਮਜ਼ਾਕ ਉਡਾਉਣ ਵਾਲੇ ਬੰਦੇ ਨੂੰ ਨਵੇਂ ਨੇਮ ਵਿਚ ਸਰਦਾਰ ਅਤੇ ਅਧੀਨ ਅਯਾਲੀ ਜਾਂ ਪਾਸਬਾਨ ਦੇ ਵਿਚਾਰ ਨੂੰ ਸਮਝਣ ਵਿਚ ਦਿੱਕਤ ਆਵੇਗੀ। ਇਸ ਤੋਂ ਇਲਾਵਾ ਅਯਾਲੀਆਂ ਨੂੰ ਹਾਕਮ ਨਾ ਬਣਨ ਦੇਣ ਵਾਲੇ ਲੋਕਾਂ ਨੂੰ ਮੀਕਾਹ 5:2 ਵਿਚ ‘‘ਹਕੂਮਤ’’ (moshel) ਲਈ ਇਬਰਾਨੀ ਸ਼ਬਦ ਦਾ ਅਰਥ ਦੱਸਣਾ ਮੁਸ਼ਕਿਲ ਹੋਵੇਗਾ ਜਿਸਦਾ ਅਨੁਵਾਦ ਮੱਤੀ 2:6 ਵਿਚ ‘‘ਅਯਾਲੀ’’ ਵਾਸਤੇ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪ੍ਰਕਾਸ਼ ਦੀ ਪੋਥੀ 2:27; 12:5; 19:15 ਵਿਚ ‘‘ਅਯਾਲੀ’’ ਲਈ ਯੂਨਾਨੀ ਸ਼ਬਦ ਦਾ ਅਰਥ ਕਰਨਾ ਵੀ ਔਖਾ ਹੋਵੇਗਾ ਜਿਸ ਦਾ ਅਨੁਵਾਦ ‘‘ਰਾਜ ਕਰਨ’’ ਲਈ ਹੋਇਆ ਹੈ।

100 ਤੋਂ ਵੱਧ ਮੈਂਬਰਾਂ ਵਾਲੀ ਕਿਸੇ ਮੰਡਲੀ ਵਿਚ ਐਲਡਰ ਬਣਨ ਦੇ ਯੋਗ ਲੋਕ ਤਾਂ ਹਨ, ਪਰ ਉਸ ਵਿਚ ਕੋਈ ਐਲਡਰ ਨਹੀਂ ਹੈ। ਜਦੋਂ ਉਨ੍ਹਾਂ ਦੇ ਇਕ ਆਗੂ ਤੋਂ ਪੁੱਛਿਆ ਗਿਆ ਕਿ ਅਜਿਹਾ ਕਿਉਂ ਹੈ, ਤਾਂ ਉਸ ਦਾ ਜਵਾਬ ਸੀ, ‘‘ਅਸਾਂ ਸੁਣਿਆ ਹੈ ਕਿ ਕੁਝ ਕਲੀਸੀਆਵਾਂ ਵਿਚ ਐਲਡਰਾਂ ਦੇ ਇਖਤਿਆਰ ਨੂੰ ਲੈ ਕੇ ਗੜਬੜ ਹੁੰਦੀ ਹੈ।’’ ਹੇ ਸਕਦਾ ਹੈ ਕਿ ਕਿਤੇ ਕੁਝ ਐਲਡਰਾਂ ਨੇ ਉਸ ਇਖਤਿਆਰ ਨਾਲੋਂ ਜੋ ਉਨ੍ਹਾਂ ਨੂੰ ਨਵੇਂ ਨੇਮ ਵਿਚ ਦਿੱਤਾ ਗਿਆ ਹੈ, ਵੱਧ ਦਾ ਦਾਅਵਾ ਕੀਤਾ ਹੋਵੇ, ਪਰ ਚੰਗੇ ਐਲਡਰਾਂ ਦੇ ਨਾ ਹੋਣ ਦਾ ਇਹ ਤਾਂ ਕੋਈ ਕਾਰਣ ਨਹੀਂ ਹੈ। ਇਸੇ ਤਰ੍ਹਾਂ ਕੁਝ ਪ੍ਰਚਾਰਕਾਂ ਨੇ ਇਸ ਇਖਤਿਆਰ ਨੂੰ ਆਪਣੇ ਹੱਥ ਵਿਚ ਲੈ ਲਿਆ ਹੈ ਜੋ ਕਿ ਉਨ੍ਹਾਂ ਦਾ ਨਹੀਂ ਹੈ, ਪਰ ਵਧੀਆ ਪ੍ਰਚਾਰਕ ਹੋਣ ਦਾ ਇਹ ਕੋਈ ਕਾਰਣ ਨਹੀਂ ਹੈ। ਦੋ ਗਲਤ ਗੱਲਾਂ ਮਿਲ ਕੇ ਸਹੀ ਨਹੀਂ ਹੋ ਜਾਂਦੀਆਂ। ਐਲਡਰਾਂ ਲਈ ਉਸ ਇਖਤਿਆਰ ਦਾ ਦਾਅਵਾ ਕਰਨਾ ਜਿਹੜਾ ਉਨ੍ਹਾਂ ਦਾ ਨਹੀਂ ਹੈ, ਗਲਤ ਹੈ ਪਰ ਯੋਗ ਪੁਰਖਾਂ ਨੂੰ ਐਲਡਰ ਨਾ ਚੁਣਨਾ ਵੀ ਸਹੀ ਨਹੀਂ ਹੈ। ਇਸ ਮੰਡਲੀ ਵਿਚ ਜਾਣ ਤੇ ਪਤਾ ਲੱਗਾ ਕਿ ਮੰਡਲੀ ਐਲਡਰਾਂ ਦੀ ਥਾਪਣਾ ਕਰਨ ਤੋਂ ਕਿਉਂ ਡਰਦੀ ਸੀ। ਨੋਟਿਸ ਬੋਰਡ ਤੇ, ਕਿਸੇ ਨੇ ਇਕ ਲੇਖ ਚਿਪਕਾ ਦਿੱਤਾ ਸੀ ਜਿਸ ਤੋਂ ਹਰ ਪੜ੍ਹਨ ਵਾਲਾ ਐਲਡਰਾਂ ਦੇ ਥਾਪੇ ਜਾਣ ਦਾ ਵਿਰੋਧ ਕਰਦਾ ਹੈ! ਉਸ ਲੇਖ ਤੋਂ ਇਹ ਪ੍ਰਭਾਵ ਦਿੱਤਾ ਗਿਆ ਸੀ ਕਿ ‘‘ਅਯਾਲੀ’’ ਸ਼ਬਦ ਸਿਰਫ਼ ਯਿਸੂ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ, ਕਿਉਂਕਿ ‘‘ਆਮ ਲੋਕਾਂ’’ ਵੱਲੋਂ ‘‘ਅਯਾਲੀ’’ ਅਖਵਾਉਣਾ ਢੀਠਪੁਣਾ ਹੋਵੇਗਾ। ਉਸ ਲੇਖ ਵਿਚ ਕਿਹਾ ਗਿਆ ਕਿ ‘‘ਰੂਪਕ ਵਜੋਂ ਇਸ ਸ਼ਬਦ ਦੀ ਵਰਤੋਂ ਯਿਸੂ ਲਈ ਹੁੰਦੀ ਹੈ ਨਾ ਕਿ ਮਨੁੱਖਾਂ ਲਈ। ਜਿਹੜਾ ਆਪ ਭੇਡ ਹੈ ਉਹ ਅਯਾਲੀ ਜਾਂ ਪਾਸਬਾਨ ਕਿਵੇਂ ਬਣ ਸਕਦਾ ਹੈ।’’ ਲੋਕਾਂ ਅੱਗੇ ਅਜਿਹੀ ਸਿੱਖਿਆ ਆਉਣ ਨਾਲ ਹੈਰਾਨੀ ਵਾਲੀ ਗੱਲ ਨਹੀਂ ਕਿ ਉਸ ਮੰਡਲੀ ਵਿਚ ਐਲਡਰ ਕਿਉਂ ਨਹੀਂ ਹਨ।

### ‘‘ਹਾਕਮ’’

ਐਲਡਰਾਂ ਦੇ ਇਖਤਿਆਰ ਵੱਲ ਧਿਆਨ ਦੁਆਉਂਦਾ ਇਕ ਹੋਰ ਸ਼ਬਦ ਉਨ੍ਹਾਂ ਨੂੰ ਪ੍ਰਬੰਧ ਕਰਨ ਵਾਲੇ ਬਣਨ ਦਾ ਹੁਕਮ ਦਿੰਦਾ ਹੈ (ਯੂ. : *proistemi*, 1 ਤਿਮੋਥਿਉਸ 5:17; ਵੇਖੋ 1 ਥੱਸਲੁਨੀਕੀਆਂ 5:12)। ਪ੍ਰਬੰਧ ਕਰਨ ਵਾਲਿਆਂ ਦੇ ਰੂਪ ਵਿਚ ਐਲਡਰਾਂ ਦਾ ਕੰਮ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਵਾਲੇ ਪਿਤਾ ਵਾਂਗ ਪ੍ਰਭੂ ਦੇ ਲੋਕਾਂ ਦੀ ਦੇਖਭਾਲ ਕਰਨਾ ਹੁੰਦਾ ਹੈ (1 ਤਿਮੋਥਿਉਸ 3:4, 5)। ਕਲੀਸੀਆ ਉੱਤੇ ਕੁਝ ਲੋਕਾਂ ਦੇ ਇਖਤਿਆਰ ਵੱਲ ਧਿਆਨ ਦੁਆਉਂਦਾ ਅਜਿਹਾ ਹੀ ਇਕ ਸ਼ਬਦ ਹੈ

*hegomai* (ਇਬਰਾਨੀਆਂ 13:7, 17, 24), ਜਿਸ ਦਾ ਅਰਥ ਹੈ ਅੱਗੇ ਲੱਗਣਾ; ਰਹਿਬਰ ਹੋਣਾ; ਹਕੂਮਤ ਕਰਨਾ, ਹੁਕਮ ਦੇਣਾ; ਉੱਤੇ ਇਖ਼ਤਿਆਰ ਹੋਣਾ<sup>1</sup> ਇਸ ਸ਼ਬਦ ਨਾਲ ਇਖ਼ਤਿਆਰ ਦੇ ਜੁੜੇ ਹੋਣ ਨੂੰ ਮਿਸਰ ਦੇ ਹਾਕਮ ਜਾਂ ਵਾਇਸਰਾਇ ਦੇ ਰੂਪ ਵਿਚ ਯੂਸੂਫ਼ (ਰਸੂਲਾਂ ਦੇ ਕੰਮ 7:10), ਅਤੇ ਰਾਜਕੁਮਾਰ ਜਾਂ ਹਾਕਮ ਦੇ ਰੂਪ ਵਿਚ ਯਿਸੂ ਦੇ ਵਰਣਨ ('ਹਾਕਮ'; ਮੱਤੀ 2:6) ਵਿਚ ਵੇਖਿਆ ਜਾ ਸਕਦਾ ਹੈ। ਕਲੀਸੀਆ ਵਿਚ ਕੁਝ ਲੋਕਾਂ ਦੀ ਗੱਲ ਮੰਨਣੀ ਜ਼ਰੂਰੀ ਹੈ, ਅਤੇ ਕਿਹਾ ਗਿਆ ਹੈ ਕਿ ਉਹ ਲੋਕਾਂ ਦੀਆਂ ਜਾਨਾਂ ਦੀ ਰਾਖੀ ਲਈ (ਇਬਰਾਨੀਆਂ 13:17) ਉਠੀਦਰੇ (ਯ.: *agrupneo*) ਰਹਿ ਕੇ ਉਨ੍ਹਾਂ ਦੀ ਤਰਫ਼ੋਂ ਜਾਗਦੇ ਰਹਿੰਦੇ ਹਨ।

ਕਲੀਸੀਆ ਦੇ ਪ੍ਰਬੰਧ ਵੱਲ ਧਿਆਨ ਦੁਆਉਂਦਾ ਇਕ ਹੋਰ ਸ਼ਬਦ *kubernao* (1 ਕੁਰਿੰਥੀਆਂ 12:28) ਹੈ, ਜਿਸ ਦਾ ਅਰਥ ਹੈ 'ਰਾਹ ਵਿਖਾਉਣਾ, ਹਦਾਇਤ ਦੇਣਾ' ਅਤੇ ਇਸ ਵਿਚ ਪ੍ਰਬੰਧ ਕਰਨ ਦਾ ਸੁਝਾਅ ਵੀ ਹੈ। ਪ੍ਰਬੰਧ ਕਰਨ ਵਾਲੇ ਦੇ ਸਬੰਧ ਵਿਚ ਇਹ ਸ਼ਬਦ ਉਸ ਜਹਾਜ਼ ਦੇ ਮਾਲਿਕ ਲਈ ਵਰਤਿਆ ਗਿਆ ਹੈ ਜਿਸ ਉੱਤੇ ਪੌਲੁਸ ਗਿਆ ਸੀ (ਰਸੂਲਾਂ ਦੇ ਕੰਮ 27:11)। ਇਸ ਤਰ੍ਹਾਂ ਇਹ ਸੰਕੇਤ ਦੇਣ ਲਈ ਕਿ ਪ੍ਰਭੂ ਦੀਆਂ ਕਲੀਸੀਆਵਾਂ ਵਿਚ ਹਾਕਮ ਹਨ, ਪਵਿੱਤਰ ਆਤਮਾ ਵੱਲੋਂ ਤਿੰਨਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ। ਹਾਕਮ ਹੋਣ ਦਾ ਉਲਟ ਇਹ ਹੈ ਕਿ ਉਨ੍ਹਾਂ ਦੀ ਗੱਲ ਮੰਨਣ ਵਾਲੇ ਵੀ ਹਨ। ਇਬਰਾਨੀਆਂ 13:17 ਵਾਲੇ 'ਆਗਿਆਕਾਰ' (ਯੂ.: *peitho*) ਅਤੇ 'ਅਧੀਨ' ਰਹੇ ਜਾਂ 'ਗੱਲ ਮੰਨੋ' (ਯੂ.: *hupеiko*) ਵਿਚ ਇਹੀ ਅਰਥ ਮਿਲਦਾ ਹੈ।

### “ਮੁਖ਼ਤਿਆਰ”

ਐਲਡਰ ਦੇ ਇਖ਼ਤਿਆਰ ਦਾ ਇਕ ਫ਼ਰਕ ਵਿਚਾਰ 'ਮੁਖ਼ਤਿਆਰ' (ਯੂ.: *oikonomos*, ਤੀਤੁਸ 1:7) ਪ੍ਰਬੰਧਕ ਸ਼ਬਦ ਹੈ। ਇਰਾਸਤੁਸ ਕੁਰਿੰਥੁਸ ਸ਼ਹਿਰ ਦਾ ਪ੍ਰਬੰਧਕ *oikonomos* ('ਖ਼ਜ਼ਾਨਚੀ'; ਰੋਮੀਆਂ 16:23) ਸੀ ਜੋ ਕਿ ਇਖ਼ਤਿਆਰ ਵਾਲਾ ਰੁਤਬਾ ਹੈ।

### ਸਾਰ

ਐਲਡਰਾਂ ਨੂੰ ਕਦੇ ਕਦੇ ਨਾਪਸੰਦ ਕੰਮ ਵੀ ਕਰਨ ਨੂੰ ਦਿੱਤਾ ਜਾਂਦਾ ਹੈ ਅਤੇ ਉਹ ਕੰਮ ਕੁਝ ਲੋਕਾਂ ਦਾ 'ਮੂੰਹ ਬੰਦ ਕਰਨਾ' ਹੈ (ਤੀਤੁਸ 1:11)। ਚੰਗੀ ਮਿਸਾਲ ਬਣਨ ਤੋਂ ਇਲਾਵਾ ਜੇ ਐਲਡਰਾਂ ਨੂੰ ਕੋਈ ਇਖ਼ਤਿਆਰ ਹੀ ਨਾ ਹੋਵੇ ਤਾਂ ਮੂੰਹ ਬੰਦ ਕਰਨ ਵਾਲੇ ਜਾਂ ਪੁਲਪਿਟ ਤੇ ਕੁਝ ਪ੍ਰਚਾਰਕਾਂ ਨੂੰ ਬੋਲਣ ਤੋਂ ਮਨ੍ਹਾਂ ਕਰਨ ਵਾਲੇ ਉਹ ਕਿਵੇਂ ਬਣ ਸਕਦੇ ਹਨ। ਖ਼ੁਦਾ ਜਿਸ ਨੇ ਸਾਡੀਆਂ ਜਾਨਾਂ ਦੀ ਜ਼ਿੰਮੇਵਾਰੀ ਲਈ ਐਲਡਰਾਂ ਨੂੰ ਲਾਇਆ, ਉਸੇ ਨੇ ਸਾਨੂੰ ਉਨ੍ਹਾਂ ਦੇ ਅਧੀਨ ਕੀਤਾ ਹੈ (ਇਬਰਾਨੀਆਂ 13:17)।

### ਟਿੱਪਣੀਆਂ

<sup>1</sup>ਹੈਨਰੀ ਜੌਰਜ ਲਿੱਡਲ ਅਤੇ ਰੌਬਰਟ ਸਕਾਟ, *ਏ ਗ੍ਰੀਕ-ਇੰਗਲਿਸ਼ ਲੈਕਸੀਕਨ*, ਜਿਲਦ 25, ਸੰਖੇਪ ਅਤੇ ਸੋਧ (ਲੰਦਨ: ਆਕਸਫੋਰਡ, ਕਲੇਰੇਂਡਨ ਪ੍ਰੈਸ, 1892), ਐਸ. ਵੀ. 'ਐਪੀਸਕੋਪਸ' 2ਸੀ. ਜੀ. ਵਿਲਕੇ ਅਤੇ ਸੀ. ਐਲ. ਵਿਲਿਬਲਡ ਗ੍ਰਿਮ, *ਏ ਗ੍ਰੀਕ-ਇੰਗਲਿਸ਼ ਲੈਕਸੀਕਨ ਆਫ਼ ਦ ਨਿਊ ਟੈਸਟਾਮੈਂਟ*, ਜਿਲਦ 12, ਅਨੁਵਾਦ ਅਤੇ ਸੋਧ ਜੇਜ਼ਫ਼ ਐਚ. ਥੇਅਰ (ਗ੍ਰੈਂਡ ਰੈਪਿਡਸ, ਮਿਸ਼ਿਗਨ: ਜੌਂਡਰਵਨ ਪਬਲਿਸ਼ਿੰਗ ਹਾਊਸ, 1973), 276। (ਵੇਖੋ 'hegemon' ਦੀ ਐਂਟਰੀ)।